



STEEL STRIPS WHEELS LTD.

CIN: L27107PB1985PLC006159

Head Office : ISO/TS16949 Certified
SCO 49-50, Sector-26,
Madhya Marg, Chandigarh-160 019 (INDIA)
Tel. : +91-172-2793112, 2790979, 2792385
Fax : +91-172-2794834 / 2790887
Website : www.sswlindia.com

Dated: 01.12.2022

BSE Limited
Department of Corporate Services,
Phiroze Jeejeebhoy Towers,
Dalal Street,
Mumbai – 400 001

The National Stock Exchange of India
Limited
Exchange Plaza,
Plot No. C/1, G Block,
Bandra-Kurla Complex, Bandra (E),
Mumbai – 400 051

BSE Code: 513262

NSE Code: SSWL

Sub: Publication regarding surrender of old share certificates and issue of new share certificates pursuant to Sub-Division of equity shares of the Company

Dear Sir,

Pursuant to the provisions of Regulation 30 and 47 of SEBI (LODR) Regulations, 2015, please find enclosed copies of the **newspaper advertisements requesting all shareholders holding shares in physical form to surrender their old share certificate (s)** of Steel Strips Wheels Limited (Company) by sending the same via registered post to Link Intime India Private Limited, Company's Registrar & Share Transfer Agent ("RTA"), at the address Noble Heights, 1st Floor, Plot NH-2, C-1, Block LSC, Near Savitri Market, Janakpuri, New Delhi – 110058 along with self-attested copy of identity, address proof and original cancelled cheque leaf. In this regard, the Company may also ask the shareholders for submission of additional documents, as deemed appropriate.

Upon receipt of the above documents, the Company shall scrutinize the same and process the service requests and thereafter issue a 'Letter of confirmation' in lieu of physical share certificate(s), to shareholder (s) within the time limit as may be prescribed by SEBI in this regard. The 'Letter of Confirmation' shall be valid for a period of 120 days from the date of its issuance, within which the shareholder (s) shall make a request to the Depository Participant for dematerializing the said securities. For more details, please refer to the newspaper advertisement enclosed herewith.

The advertisement is published, one in English language national daily newspaper (Financial Express) and one in Punjabi language newspaper (Desh Sewak), in the region, where our registered office is situated.

Kindly take the same on your records for reference.

Thanking you.

Yours faithfully,

For Steel Strips Wheels Limited


(Shaman Jindal)
Company Secretary

Regd. Office : Village Somalheri/Lehli, P.O. Dappar, Tehsil Derabassi, Distt. Mohali, Punjab (India)
Tel. : +91 (1762) 275249, 275872, 275173 Fax : +91 (1762) 275228
Email : hrdho@sswlindia.com Website : www.sswlindia.com

Works : Plot No. 733,734,735,747, Jojobera, Chhota Govindpur, East Singhbhum, Jharkhand - 831015
Phone : +91-657-2277753, Fax : +91-657-2277754

DEMAND NOTICE

Under Section 13(2) of the Securitisation and Reconstruction of Financial Assets and Enforcement of Security Interest Act, 2002 (the said Act) read with Rule 3 (1) of the Security Interest (Enforcement) Rules, 2002 (the said Rules). In exercise of powers conferred under Section 13(2) of the said Act read with Rule 3 of the said Rules, the Authorised Officer of IFL Home Finance Ltd. (IFL-HFL) (Formerly known as India Infoline Housing Finance Ltd.) has issued Demand Notices under section 13(2) of the said Act, calling upon the Borrower(s) to repay the amount mentioned in the respective Demand Notice(s) issued to them. In connection with above, notice is hereby given, once again, to the Borrower(s) to pay within 60 days from the publication of this notice, the amounts indicated herein below, together with further interest from the date(s) of Demand Notice till the date of payment. The detail of the Borrower(s), amount due as on date of Demand Notice and security offered towards repayment of loan amount are as under:-

Name of the Borrower(s) / Guarantor (s)	Demand Notice Date & Amount	Description of secured asset (immovable property)
Mr. Amit Sharma, Mrs. Sonia Sharma, & I.L10245303	26-Nov-2022 Prospect No. 933386 Rs. 21,18,949/- (Rupees Twenty One Lakh Eighteen Thousand Nine Hundred Forty Nine Only) Prospect No. IL10245303 Rs. 7,76,552/- (Rupees Seven Lakh Seventy Six Thousand Five Hundred Fifty Two Only)	All that piece and parcel of the property being: Flat No. MA95, Floor No. 2, Block MA, admeasuring 1030.493 Sq. Ft. (Super Built Up Area), Village Kalash Sector 28, Village Kalash Sector 28, Karnal, Haryana, India-132001

If the said Borrowers fail to make payment to IFL-HFL as aforesaid, IFL-HFL may proceed against the above secured assets under Section 13(4) of the said Act, and the applicable Rules, entry at the risks, costs and consequences of the Borrowers. For further details please contact the Authorised Officer at Branch Office: IFL-HFL, Karnal - SICO - 408, GF, Mugla Canal, Karnal, Haryana - 132001/for Corporate Office: IFL Tower, Plot No. 68, Udyog Vihar, Ph-VI Gurgaon, Haryana, Place: Karnal Date: 01.12.2022

Sd/- Authorised Officer, For IFL Home Finance Ltd

HCKK VENTURES LIMITED

Registered Office: 3, Shree Mangal Apartment, Near ABB Circle, Mahatma Nagar Road, Mahatma Nagar, Nashik, Maharashtra, 422007

Tel. No. +91 0253-2342646; E-mail: info@hckkventures.com; Website: www.hckkventures.com, CIN: L45100MH1983PLC263381

PRE-OFFER ADVERTISEMENT AND CORRIGENDUM TO THE DETAILED PUBLIC STATEMENT UNDER REGULATION 18(7) IN TERMS OF SEBI (SUBSTANTIAL ACQUISITION OF SHARES AND TAKEOVERS) REGULATIONS, 2011

This Pre-Offer Advertisement and Corrigendum to the Detailed Public Statement is issued by Kunvarji Finstock Private Limited (Manager to the Offer), for and on behalf of Mr. Amit Maheshwari (Acquirer) along with Mr. Kunal Maheshwari (Deemed to be PAC) pursuant to regulation 18(7) of Securities and Exchange Board of India (Substantial Acquisition of Shares and Takeovers) Regulations, 2011, as amended (SEBI (SAST) Regulations, 2011), in respect of the Open Offer to acquire 9,64,600 (Nine Lakh Sixty-Four Thousand Six Hundred) Equity Shares of ₹ 16.08/- each of HCKK Ventures Limited (Target Company or 'TC') representing 26% of the Voting Capital of the Target Company. The Detailed Public Statement ('DPS') with respect to the aforesaid Open Offer was made on September 26, 2022, in Financial Express (English), Mumbai Lakshadep (Marathi) and Jansatta (Hindi).

Shareholders of the Target Company are requested to kindly note the following:

- Offer Price:** The Offer is being made at a price of ₹ 16.08/- (Sixteen Rupees Eight Paise only) per Equity Share, payable in cash and there has been no revision in the Offer Price.
- Recommendations of the Committee of Independent Directors:** A Committee of Independent Directors of the TC ("IDC") published its recommendation on the offer on 30th November, 2022 in Financial Express (English), Mumbai Lakshadep (Marathi) and Jansatta (Hindi). The IDC is of the opinion that the Offer Price to the Public Shareholders of the Target Company is fair and reasonable and is in line with SEBI (SAST) Regulations, 2011. Public Shareholders may, therefore, independently evaluate the offer and take an informed decision.
- This Offer is not a competing offer in terms of Regulation 20 of the SEBI Takeover Regulations. There has been no competitive bid to the Offer.
- The Letter of Offer ("LoF") was mailed on 24th November, 2022 to all the Public Shareholders of the Target Company whose E-Mails ID are registered and physical copies were dispatched on 24th November, 2022 to all the Public Shareholders of the Target Company who are holding Physical Equity Shares as appeared in its Register of Members on 18/11/2022 (the "Identified Date").
- Please note that a copy of the LOF (which includes the Form of Acceptance) is also available on the websites of SEBI (www.sebi.gov.in), the Target Company (www.hckkventures.com), the Registrar to the Offer (www.puravshare.com), the Manager (www.kunvarji.com), BSE (www.bseindia.com), from which the Public Shareholders can download/print the same.
- There are currently no outstanding convertible instruments to be converted into Equity Shares of the Target Company at a future date. There has been no merger/de-merger or spin-off in the Target Company during the past three years.
- Instructions for Public Shareholders:
 - In case of Equity Shares are held in Physical Form:** The Public Shareholders who are holding Physical Equity Shares and intend to participate in the Open Offer shall approach the seller broker. The seller broker shall place bids on the Designated Stock Exchange platform with relevant details as mentioned on physical shares certificate(s). The seller broker shall print TRS generated by the exchange bidding system. TRS will contain the details of the order submitted folio no., certificate no., Dist.no., the number of Equity Shares etc. and such Equity Shareholders should note Physical Equity Shares will not be accepted unless the complete set of documents as mentioned on page 24 is submitted. Acceptance of the Physical Equity Shares for the Open Offer shall be subject to verification by the Registrar & Transfer Agent (RTA). On receipt of the confirmation from the RTA, the bid will be accepted otherwise it would be rejected and accordingly the same will be depicted on the Exchange platform.
 - In case of Equity Shares are held in the Dematerialized Form:** eligible person(s) may participate in the offer by approaching their respective selling broker and tender shares in the Open Offer as per the procedure mentioned on page 24 of the letter of offer.
 - Procedure for tendering the Shares in case of non-receipt of the Letter of Offer** In case of non-receipt of the LoF, the Public Shareholders holding the Equity Shares may download the same from the websites of SEBI at www.sebi.gov.in, Manager to the Offer at www.kunvarji.com, the Registrar to the Offer at www.puravshare.com and BSE at www.bseindia.com. Alternatively, they may participate in the Offer by providing their application in plain paper in writing signed by all Shareholder(s), stating name, address, the number of Equity Shares held, client ID number, DP name, DP ID number, Folio No, certificate no., Dist. no., no. (In case of physical shares) number of equity shares tendered and other relevant documents and other relevant documents as mentioned on page 26 of the LoF.
- In terms of Regulation 16(1) of the SEBI (SAST) Regulations, 2011, the Draft Letter of Offer was submitted to SEBI on 3rd October, 2022. All observations, received from SEBI by way of their letter no. SEBI/HO/CFD/CFD-RAC-DCR1/POW/2022/58055/1 dated 16th November, 2022 in terms of Regulation 16(4) of the SEBI (SAST) Regulations, have been duly incorporated in the LoF.
- There have been no other material changes in relation to the Offer, since the date of the Public Announcement on September 19, 2022, saves as otherwise disclosed in the DPS and the Letter of Offer.
- As of date, to the best of the knowledge of the Acquirer and PAC, no statutory approvals are required for the Offer except as mentioned in the Letter of Offer.
- The Open Offer will be implemented through Stock Exchange Mechanism made available by the Stock Exchanges in the form of a Separate Window (Acquisition Window)/POLICY/CELL/1/2015 dated 13th April 2015 as amended via SEBI circular CFD/DCR2/CIR/P/2016/131 dated December 09, 2016. The Acquirer along with PAC has through the purchases and settlement of the Open Offer shall be made during the Tendering period. The detailed procedure for tendering of shares is given in para - 9 "Procedure for Acceptance and Settlement" of the Letter of Offer.
- Revised Schedule of Activities:

ACTIVITY	DATE AND DAY (AS MENTIONED IN DLOF)	DATE AND DAY (AS MENTIONED IN LOF)
Public Announcement (PA) Date	19/09/2022 Monday	19/09/2022 Monday
Publication of Detailed Public Statement (DPS) in the newspapers	26/09/2022 Monday	26/09/2022 Monday
Filing of the Draft Letter of Offer with SEBI	03/10/2022 Monday	03/10/2022 Monday
Last date for Public Announcement of a competing offer	18/10/2022 Tuesday	18/10/2022 Tuesday
Last date for SEBI observations on Draft Letter of Offer (in the event SEBI has not sought clarifications or additional information from the Manager to the Offer)	27/10/2022 Thursday	16/11/2022 Wednesday
Identified Date*	31/10/2022 Monday	18/11/2022 Friday
Letter of Offer to be dispatched to Shareholders	07/11/2022 Monday	25/11/2022 Friday
Last Date by which the committee of the Independent Directors of the Target Company shall give its recommendation	11/11/2022 Friday	30/11/2022 Wednesday
Last date for upward revision of the Offer Price and/or the Offer Size	14/11/2022 Monday	01/12/2022 Thursday
Date of publication of offer opening Public Announcement	14/11/2022 Monday	01/12/2022 Thursday
Date of commencement of Tendering Period (Offer Opening Date)	15/11/2022 Tuesday	02/12/2022 Friday
Date of expiry of Tendering Period (Offer Closing Date)	28/11/2022 Monday	15/12/2022 Thursday
Last Date for completion of all requirements including payment of consideration	12/12/2022 Monday	29/12/2022 Thursday

*Identified Date is only for the purpose of determining the Equity Shareholders of the Target Company as on such date to whom the Letter of Offer will be sent. It is clarified that all the Shareholders holding Equity Shares of the Target Company (registered or unregistered) (except all the Acquirer, PAC, Seller and Promoter and Promoter group of the Target Company) are eligible to participate in this Offer at any time before the closure of this Offer.

The Acquirer and PAC accept full responsibility for the information contained in this advertisement and also for the obligations of the Acquirer along with PAC as laid down in SEBI (SAST) Regulations 2011. This Advertisement will also be available on SEBI's website at www.sebi.gov.in.

Issued by the Manager to the Offer on behalf of the Acquirer and PAC

KUNVARJI FINSTOCK PRIVATE LIMITED

Block B, First Floor, Siddhi Vinayak Towers, Off S. G. Highway Road, Mouje Makarba, Ahmedabad, Gujarat - 380051

SEBI Reg. No.: MB/INM000012564

Email Id: niraj.thakkar@kunvarji.com; Website: www.kunvarji.com

Contact Person: Mr. Niraj Thakkar / Mr. Ronak Dhruve

Tel. No.: 079- 66699000

Date: 01/12/2022 For and on behalf of the Acquirer

Place: Mumbai Mr. Amit Maheshwari

STEEL STRIPS WHEELS LIMITED

CIN: L27107PB1985PLC006159

Regd. Office : Vill. Somalheri/Lahli, PO Dappar, Tehsil Derabassi, Distt. Mohali, Punjab
Tel : +91-172-2793112, Fax : +91-172-2794834
E-mail: ssl_ssg@gilde.net.in; Website: www.sswindia.com

NOTICE FOR ISSUE OF NEW SHARE CERTIFICATE PURSUANT TO SUB-DIVISION

In continuation of the Notice published by Steel Strips Wheels Limited (the Company) on 27.10.2022 notifying the record date of November 11, 2022 for determining eligibility of the shareholders for sub-division of each equity share of face value of Rs. 5/- each into 5 (five) equity shares of Re. 1/- each, all the shareholders holding shares in physical form are hereby requested to surrender their old share certificate(s) of the Company by sending the same via registered post to Link Intime India Private Limited, the Company's Registrar and Share Transfer Agent (RTA) at the address Noble Heights, 1st floor, Plot No NH-2, C-1 Block, LSC, Near Savitri Market, Janakpuri, New Delhi - 110058 alongwith self-attested copy of identity proof, address proof and original cancelled cheque leaf.

Upon receipt of the above documents, the same will be scrutinized and if found in order, the new share certificates of face value of Re. 1/- each will be issued to the respective shareholders. Please note that the Company may also ask shareholders to submit any additional documents, as deemed appropriate.

Important Note: We would also like to bring to your notice that as per the provisions of SEBI (LODR) Regulations, 2015, with effect from April 1, 2019, transfer of shares in physical form is not allowed. Further, SEBI vide its Circular No. SEBI/HO/MIRSD/MIRSD_RTAMB/CIR/2022/8 dated 25th January, 2022, has mandated all listed companies to issue securities in dematerialized form only, while processing the service request of issue of duplicate securities certificate, claim from Unclaimed Suspense Account, renewal/exchange of securities certificate, endorsement, sub-division/splitting of securities certificate, consolidation of securities certificates/folios, transmission and transposition.

Accordingly, we advise you to open a demat account with any of the depository i.e. NSDL or CDSL and further submit aforementioned documents alongwith old share certificates (in original) to the Company. The Company shall verify and process the service requests and thereafter issue a 'Letter of confirmation' in lieu of physical share certificate(s), to you within 30 days of its receipt of such request after removing objections, if any. The 'Letter of Confirmation' shall be valid for a period of 120 days from the date of its issuance, within which you (securities holder/claimant) shall make a request to the Depository Participant for dematerializing the said securities.

For further assistance in relation to the above, please reach out to the Company/RTA at ssl_ssg@gilde.net.in and delhi@linkintime.co.in. All correspondence in the aforesaid regard shall be addressed to the Registrar & Share Transfer Agent at the address given above. The above intimation is also available on the Company's website at www.sswindia.com and also on the website of the stock exchanges viz. BSE Ltd. www.bseindia.com & NSE www.nseindia.com For STEEL STRIPS WHEELS LIMITED

Date: 30.11.2022 Sd/- (Shaman Jindal) Company Secretary

Place: Chandigarh

DEBTS RECOVERY TRIBUNAL, DEHRADUN

Government of India, Ministry of Finance, (Department of Financial Services)

2ND FLOOR, PARAS TOWER, MAZRA, SAHARANPUR ROAD, DEHRADUN, UK-248171

PUBLICATION NOTICE IN O.A. No. 04 OF 2021

SUMMONS UNDER SUB-SECTION 4 (A) OF SECTION 19 OF THE RECOVERY OF DEBTS AND BANKRUPTCY ACT, 1993, READ WITH SUB-RULE (2A) OF RULE 5 OF THE DEBT RECOVERY TRIBUNAL (PROCEDURE) RULES, 1993 AS AMENDED FROM TIME TO TIME)

Dy. No. 1280 Dated: 09.11.2022

Kotak Mahindra Bank Vs. Shishuvinder Singh & Ors.

To, 1. Shishuvinder Singh (Borrower) (Dead Through LRs) (a) Sarvan Jit Singh (Son) (b) Davinder Kaur (Wife) (c) Jaspreet (Daughter)

All Resident of House No. 8, Village Shri Nagar, Tehsil Bilaspur, District Rampur, Uttar Pradesh-244291.

2. Sarvan Jit Singh (Co-Borrower) S/o Shri Shishuvinder Singh, R/o Village Shri Nagar, Tehsil Bilaspur, District Rampur, Uttar Pradesh-244291.

3. Saranjit Singh (Guarantor) S/o Shri Balveer Singh, R/o Village Kasamganj, Tehsil Bilaspur, District Rampur, Uttar Pradesh-244291.

Whereas the above named Applicant Bank has instituted O.A. No. 04 of 2021 against you for recovery of debts of Rs. 42,06,865/- in which Hon'ble Tribunal was pleased to issue Summons/Notice U/s 19(4) of the Recovery of Debts and Bankruptcy Act, 1993 and was listed before the Hon'ble Presiding Officer on 01.11.2022.

Whereas, it has been shown to the satisfaction of the Tribunal that it is not possible to serve you in ordinary way. Therefore, this notice is given by way of this publication directing you to appear in person or through your duly authorized agent or legal practitioner before the Tribunal on 23.01.2023. Further, you are required to show cause as to why the relief(s) prayed for in OA should not be granted and to file reply, if any, in your defence in a paper book form in sets and produce all the documents and affidavits under which your defence or claim for set off, counter claim, in this Tribunal personally or through your duly authorized agent or legal practitioner within 30 days from the date of the publication of this notice.

Take notice that in case of default of your appearance on the specified day and time before the Tribunal, the case shall be heard and decided in your absence.

Given under by hand and seal of this Tribunal on this 9th Day of November, 2022.

By order of Tribunal Registrar Depts Recovery Tribunal Dehradun

IDBI mutual

IDBI Asset Management Limited

CIN: U65100MH2010PLC199319

Registered Office: IDBI Tower, WTC Complex, Cuffe Parade, Colaba, Mumbai - 400005

Corporate Office: 4th Floor, IDBI Tower, WTC Complex, Cuffe Parade, Colaba, Mumbai - 400005

Tel: (022) 66442800 Fax: (022) 66442801 Website: www.idbimutual.co.in E-mail: contactus@idbimutual.co.in

NOTICE CUM ADDENDUM No. 27/2022-23

Change in Branch Office Address of IDBI Asset Management Limited

Investors are requested to take note that Branch office of IDBI Asset Management Limited at Bengaluru will start functioning from new address as mentioned below.

The Branch functions as an official point of acceptance of IDBI Mutual Fund:-

Location	Current Address	New Address	Effective Date
Bengaluru	IDBI Asset Management Limited No. 209, 'A' Wing, 2nd Floor, Mittal Towers, MG Road, Bangalore - 560 001	IDBI Asset Management Limited IDBI Bank, 3rd Floor, IDBI House, No. 58, Mission Road, Bengaluru - 560 027	December 01, 2022

This Addendum shall form an integral part of Statement of Additional Information, Scheme Information Document / Key Information Memorandum of all the schemes of IDBI Mutual Fund, as amended from time to time.

For IDBI Asset Management Limited (Investment Manager to IDBI Mutual Fund) Sd/- Company Secretary and Chief Compliance Officer

Place : Mumbai Date : November 30, 2022

Statutory Details: IDBI Mutual Fund has been set up as a trust sponsored by IDBI Bank Limited with IDBI MF Trustee Company Limited as the Trustee ("Trustee" under the Indian Trusts Act, 1882) and with IDBI Asset Management Limited as the Investment Manager.

Mutual Fund investments are subject to market risks, read all scheme related documents carefully.

Public Notice For E-Auction For Sale Of Immovable Properties

Sale of Immovable property mortgaged to IFL Home Finance Limited (Formerly known as India Infoline Housing Finance Ltd.) (IFL-HFL) Corporate Office at Plot No. 68, Udyog Vihar, Phase-IV, Gurgaon-122015 (Haryana) and Branch Office at - SCO 2907-2908, 2th Floor, Sector-22 C, Chandigarh 160022 under the Securitisation and Reconstruction of Financial Assets and Enforcement of Security Interest Act, 2002 (hereinafter "ACT"). Whereas the Authorised Officer ("AO") of IFL-HFL had taken the possession of the following properties pursuant to the notice issued U/S 13(2) of the Act in the following loan accounts/prospect nos. with a right to sell the same on "AS IS WHERE IS BASIS" & "AS IS WHAT IS BASIS" for realization of IFL-HFL's dues. The Sale will be done by the undersigned through e-auction platform provided at the website: www.bankauctions.com.

Borrower(s) / Co-Borrower(s) / Guarantor(s)	Demand Notice Date and Amount	Description of the immovable property/ Secured Asset	Date of Symbolic Possession As On Date	Reserve Price
1. Mr. Rajiv 2. Mrs. Joti 3. Mr. Sanjay (Prospect No. IL10119253)	23-Apr-2022 Rs. 14,12,964.00/- (Rupees Fourteen Lakh Twelve Thousand Nine Hundred Sixty Four Only)	All that part and parcel Plot No 81, Area Admeasuring 75 Sq. Yds., Shri Guru Nanak Enclave, Jhampur Mohali, Punjab, India, 140301	04-July-2022	Rs. 13,51,000/- (Rupees Thirteen Lakh Fifty One Thousand Only)
	Rs. 13,23,488/- (Rupees Thirteen Lakh Twenty Three Thousand Four Hundred and Eighty Eight Only)			Earnest Money Deposit (EMD) Rs. 1,35,100 J- (Rupees One Lakh Thirty Five Thousand One Hundred Only)

Date of Inspection of property	EMD Last Date	Date/ Time of E-Auction
28-Dec-2022 11:00 hrs -1400 hrs Contact: Mr. Vikas Garg at 8944800001	30-Dec-2022 till 5 pm.	03-Jan-2023 11:00 hrs-1300 hrs.

Mode Of Payment: All payment shall be made by demand draft in favour of "IFL Home Finance Limited" payable at Gurugram or through RTGS/NEFT The accounts details are as follows: a) Name of the Account:- IFL Home Finance Ltd., b) Name of the Bank:- Standard Chartered Bank, c) Account No:- 9902879 followed by Loan Number, d) IFSC Code:-SCLB0306001 e) Bank Address: Standard Chartered Bank, 90 M.G. Road, Fort, Mumbai-400001

Terms and Conditions-

- For participating in e-auction, intending bidders required to register their details with the Service Provider <https://www.bankauctions.com>, with an advance and has to create the login account, login ID and password. Intending bidders have to submit / send their "Tender FORM" along with the payment details towards EMD, copy of the KYC and PAN card at the above mentioned Branch Office.
- The bidders shall improve their offer in multiple of amount mentioned under the column "Bid Increase Amount". In case bid is placed in the last 5 minutes of the closing time of the offer, the closing time will automatically get extended for 5 minutes.
- The successful bidder should deposit 25% of the bid amount (after adjusting EMD) within 24 hours of the acceptance of bid price by the AO and the balance 75% of the bid amount within 15 days from the date of confirmation of sale by the secured creditor. All deposit and payment shall be in the prescribed mode of payment.
- The purchaser has to bear the cess, applicable stamp duty, fees, and any other statutory dues or other dues like municipal tax, electricity charges, land and all other incidental costs, charges including all taxes and rates outgoings relating to the property.
- Bidders are advised to go through the website <https://bankauctions.com> and <https://www.ifl.com/home-loans/properties-for-auction> for detailed terms and conditions of auction sale & auction application form before submitting their Bids for taking part in the e-auction sale proceedings.
- For details, help procedure and online training on e-auction prospective bidders may contact the service provider E mail ID: support@bankauctions.com, Support Helpline Numbers: @7291981124/25/26 and any property related query Mr. Jitendra Gupta at +91-999882823 Email: jitendra.gupta@ifl.com
- Notice is hereby given to above said borrowers to collect the household articles, which were lying in the secured asset at the time of taking physical possession within 7 days, otherwise IFL-HFL shall not be responsible for any loss of property under the circumstances.
- Further the notice is hereby given to the Borrowers, that in case they fail to collect the above said articles same shall be sold in accordance with Law.
- In case of default in payment at any stage by the successful bidder / auction purchaser within the above stipulated time, the sale will be cancelled and the amount already paid will be forfeited (including EMD) and the property will be again put to sale.
- AO reserves the rights to postpone/cancel or vary the terms and condition of tender/auction without assigning any reason thereof. In case of any dispute in tender/auction, the decision of AO of IFL-HFL will be final.

STATUTORY 30 DAYS SALE NOTICE UNDER RULE 8 (6) OF THE SARFAESI ACT, 2002

The Borrower are hereby notified to pay the sum as mentioned above along with under dated interest and ancillary expenses before the date of Tender/Auction, failing which the property will be auctioned/sold and balance dues if any will be recovered with interest and cost.

Place : Mohali Sd/- Authorised Officer, IFL Home Finance Limited

Date : 01-Dec-2022

18

Classifieds

PERSONAL

I, Manoj Kumar S/o Badri Prasad Asati R/O N-2/2, Block N-2, Top Floor, D.K Road, Mohan Garden, Dwarka, Delhi-110059, have changed my name to Manoj Kumar Asati.

0040643242-9

I, Jagdish Prasad, S/o Tika Ram Rajora, residing at B-301, 1st Floor, Hari Nagar, New Delhi-110064, declare that name of mine has been wrongly-written as Jagdish Prasad Rajora in my minor daughter's Teji Rajora aged-15-years in her School-Records. The actual-name of mine is Jagdish Prasad.

0040643247-6

I, Badri Prasad S/o Kundanlal Asati, R/O Chandshikhar Ward, Khurki, Khurki, Sagar, Madhya Pradesh-470117, have changed my name to Badri Prasad Asati.

0040643242-10

I, Jamuna Kaur w/o Dalip Singh R/O C-87-A Tilak Nagar Delhi-110018 have changed my name to Jamna Kaur.

0040643163-1

PUBLIC NOTICE

The Public in general is hereby informed that Smt. Jagtar Kaur W/o S. Bhan Singh Through SPA Harjit Singh claiming as the absolute owner of the property bearing Eastern Side of Built up property No. G-181, area 100 sq yards part of Kharsa no. 839 & 840, G Block, Hari Nagar, New Delhi-110058 has entered into an agreement to sell in respect of the same with my client Sandeep Gupta HUF through its Karti Sh. Sandeep Gupta S/o Late Sh. Mahinderjeet Gupta R/o BA-265, Tagore Garden, New Delhi-110027. Any person having any right, title, claim or interest in the aforesaid property may intimate the objection in writing to the undersigned with supporting documents thereof within 20 days from the date of publication of this notice or else any such claims by anyone shall not be considered and shall be deemed to have been waived and/or abandoned and my client shall proceed to conclude the sale and no claims shall be entertained thereafter.

(Vineet Mehta) Advocate E. No. D-230099

PUBLIC NOTICE

My client Smt. Omvati Rana W/o Late Sh. Ranbir Singh Rana R/o B-3/89, Sector-11, Rohini, Delhi-85 has disowned, disinherited & severed all her relation from her son Sh. Vikas Rana in respect of all moveable and immovable properties lying in my name. Anybody dealing with him shall be doing so at his/her/their own risks, costs and responsibility.

Deepak Kumar Singh (Advocate) G-21/349-350, Sec-7, Rohini, Delhi-85

For All Advertisement Booking

Call : 0120-6651214

MPS LIMITED

CIN: L22122TN1970PLC005795

Registered Office: RR Towers IV, 16/17, Super A, Thiru-vi-ka Industrial Estate Guindy, Chennai - 600 032, Tamil Nadu

Corporate Office: A-1, 4th Floor, Tower-A, Windsor IT Park, Noida-201303, Tel: 0120-4599750

Email ID: investors@mpslimited.com, Website: www.mpslimited.com

PUBLIC NOTICE FOR THE ATTENTION TO EQUITY SHAREHOLDERS OF MPS LIMITED-TRANSFER OF 3RD UNPAID INTERIM DIVIDEND IN RESPECT OF FY 2015-16 AND THE UNDERLYING EQUITY SHARES ON WHICH DIVIDEND IS UNPAID/UNCLAIMED FOR 7 CONSECUTIVE YEARS BEGINNING FY 2015-16 (INTERIM) TO THE INVESTOR EDUCATION AND PROTECTION FUND (IEPF)

Dear Shareholder,

In pursuance to the provisions of Section 124 of the Companies Act, 2013 ("the Act"), read with IEPF Authority (Accounting, Audit, Transfer and Refund) Rules, 2016 ("the rules"), as amended/modified from time to time, every company is required to mandatorily transfer to the IEPF, the money in the Unpaid Dividend Account of a company which remains unpaid or unclaimed for a period of 7 (seven) years from the date it was transferred to such unpaid or unclaimed account.

By this Notice, we wish to apprise you that the due date for transfer into IEPF of the Unclaimed/Unpaid 3rd Interim Dividend for the financial year 2015-16, lying in the Unpaid Dividend A/c of MPS Limited ("the Company") is fast approaching on March 04, 2023. Accordingly, concerned shareholders are requested to kindly take note and claim the unpaid dividend.

By this Notice, we also draw special attention of those Shareholders whose dividend is unpaid or unclaimed for 7 (seven) consecutive years beginning financial year 2015-16 (Interim) onwards. Kindly note that the underlying shares of such Shareholders will also be transferred to the IEPF. Once these Shares are transferred to the IEPF, all voting rights shall be frozen and all benefits accruing on those shares eg. dividend, bonus shares, split, consolidation etc. will be lost, as these shall also be transferred to the IEPF.

The complete list of such shareholders, who dividend(s) are lying unpaid, in the Unpaid Dividend Accounts of the Company, for seven consecutive years (till now) beginning 3rd Interim Dividend for the financial year 2015-16 onwards and whose shares are liable to be transferred to the IEPF Suspense Account, is displayed on the website of the Company at www.mpslimited.com under Investors Section. The required communication in this behalf has already been made by the company by way of sending letters to the concerned shareholders.

Shareholders may note that both unclaimed dividend and shares once transferred to the IEPF authority can be claimed back from the IEPF authority after following the procedures prescribed under the IEPF Rules (refer the IEPF website <http://www.iepf.gov.in>).

In case, the Company does not receive any communication from the concerned shareholders by March 02, 2023, thereafter it will not be possible for the Company to process your request.

For any information/clarifications on this matter concerned shareholders may please contact investors@cameoindia.com or investors@mpslimited.com.

For MPS LIMITED Sd/- Sunil Malhotra CFO & Company Secretary

Place: Noida, Uttar Pradesh Date: November 30, 2022

GOVERNMENT OF TAMILNADU

PUBLIC WORKS DEPARTMENT

BUILDINGS (C&M) CIRCLE, CHEPAUK, CHENNAI-5

TENDER NOTICE No.38 BCM/2022-23/DATED:29.11.2022

FORM OF CONTRACT : LUMPSUM /Itemwise rate

For and on behalf of the Governor of Tamil Nadu, Sealed tenders are invited from the eligible registered contractors by the Superintending Engineer, PWD., Buildings (C&M) Circle, Chepauk, Chennai- 5 for the following work:

Sl. No.	Name of work and EMD	Approximate value of work	Period	EMD in favour of
1.	Two Cover System Construction of Building for 100 Bedded Critical Care Block in Government Hospital at Sholinganallur in Chennai District. E.M.D. : Rs.24,66,000/-	Rs.4911.70 Lakhs	18 Months	Executive Engineer, PWD., Buildings (C&M) Division, Chengalpattu.

Tender schedule can be downloaded at free of cost from the Website <https://www.tntenders.gov.in> (or) <http://www.tenders.tn.gov.in> and also available in the o/o the undersigned at a cost of Rs.15000/- + Rs.2700 (GST). Tender schedule will be made available from 01.12.2022 to 03.01.2023 Last date of receipt of tender is 04.01.2023 upto 03.00 P.M. and opened on the same day at 04.00 P.M. by the undersigned. Contractors Eligibility conditions and all other conditions are available in the above Website

Superintending Engineer, PWD., Buildings (C&M) Circle, Chepauk, Chennai-5.

DIPR/5285/Tender/2022

"சென்னை மாநகர கட்டிடப் பணிகளுக்கான, எந்திரப் பணிகளுக்கான பட்டியலில்"

Canara Bank

Branch: Main Branch
Gobind Nagar, Karnal

POSSESSION NOTICE [SECTION 13(4)]

The undersigned being the Authorised Officer of the Canara Bank under Securitisation And Reconstruction of Financial Assets and Enforcement of Security Interest Act, 2002 (Act 54 of 2002) (hereinafter referred to as "the Act") and in exercise of powers conferred under Section 13 (12) read with Rule 3 of the Security Interest (Enforcement) Rules 2002, issued a Demand Notice, asking respective borrowers and guarantors to deposit the dues in their accounts within 60 days of notice, in the following accounts of the respective Branch on the dates mentioned against them.

The borrowers having failed to repay the amount, notice is hereby given to the borrowers and guarantors in particular and the public in general that the undersigned has taken possession of the property described here in below in exercise of powers conferred on him under section 13(4) of the SARFAESI Act read with rule 8 & 9 of the Security Interest (Enforcement) Rules, 2002 on the dates mentioned against each account. The borrowers and guarantors in particular and the public in general are hereby cautioned not to deal with the property and any dealings with the property will be subject to the charge of the Canara Bank for an amount detailed below.

The borrower's/ Guarantor's attention is invited to the provisions of Section 13 (8) of the Act, in respect of time available, to redeem the secured assets.

Name of Borrower/ Guarantor	Description of Immovable property	Date of demand notice	Date of possession	Amount O/s
1. Sh. Kalash Kumar Wo Sh. Madan Lal Kapoor And Sh. Vikas Kapoor S/o Sh Madan Lal Kapoor	All that part and parcel of the property consisting of Flat No./Plot No. Gali no 3, New Prem Colony, Karnal regd vide sale deed No. 3876/1 dated 07.11.1997 with sub Registrar Karnal bounded by : Bounded: On the North by : 50' plot of others, On the South by : 50', House of Lakhmi Chand, On the East by : 27', Rasta, On the West by : 27' Property of others.	08.08.2022	08.08.2022	Rs. 892258.71 (Rupees. EIGHT LAKHS NINETY TWO thousand TWO hundred Fifty Eight and Seventy One Paise) within 60 days from the date of receipt of the said notice.
2. Sh. Paramjeet S/O Ram Gopal	All that part and parcel of the property consisting of Flat No./Plot No. Gali no 3, New Prem Colony, Karnal regd vide sale deed No. 3876/1 dated 07.11.1997 with sub Registrar Karnal bounded by : Bounded: On the North by : House of Nanak Chand, On the South by : House Of Jhimar, On the East by : House of Jhimar and Sewer, On the West by : House of Jessa Ram Wagli.	08.08.2022	08.08.2022	Rs. 280580.00 (Rupees. Two Lakhs Eighty thousand Five hundred Eighty and Three Paise) within 60 days from the date of receipt of the said notice.

Dated: 30.11.2022 Place: Karnal Authorized Officer, Canara Bank

ADITY

ਸ੍ਰੀ ਹੇਮਕੰਟ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਪੰਜਾਬੀ ਸਮਾਗਮ ਆਯੋਜਤ

ਸ਼ਹਿਦ ਤੋਂ ਵੀ ਮਿੱਠੀ ਪੰਜਾਬੀ ਮਾਂ ਬੋਲੀ ਦਾ ਕੋਈ ਮੁਕਾਬਲਾ ਨਹੀਂ : ਚੇਅਰਮੈਨ ਕੁਲਵੰਤ ਸੰਧੂ



ਜੀਵਾ ਸਿੰਘ ਨਰੰਗ ਦੇ ਸਮੇਂ ਪੰਜਾਬੀ ਸਮਾਗਮ ਵਿਖੇ ਸ਼ਹਿਦ ਤੋਂ ਵੀ ਮਿੱਠੀ ਪੰਜਾਬੀ ਮਾਂ ਬੋਲੀ ਦਾ ਕੋਈ ਮੁਕਾਬਲਾ ਨਹੀਂ : ਚੇਅਰਮੈਨ ਕੁਲਵੰਤ ਸੰਧੂ

ਸਕੂਲ ਤੋਂ ਬਾਹਰ, ਇਸ ਤਰ੍ਹਾਂ ਸਕੂਲ ਮੁਕਾਬਲੇ ਵਿਖੇ ਲਵਧੀਤ ਕੌਰ ਸ੍ਰੀ ਹੇਮਕੰਟ ਸਕੂਲ ਦੇ ਚੇਅਰਮੈਨ ਕੁਲਵੰਤ ਸੰਧੂ ਨੇ ਸ਼ਹਿਦ ਤੋਂ ਵੀ ਮਿੱਠੀ ਪੰਜਾਬੀ ਮਾਂ ਬੋਲੀ ਦਾ ਕੋਈ ਮੁਕਾਬਲਾ ਨਹੀਂ : ਚੇਅਰਮੈਨ ਕੁਲਵੰਤ ਸੰਧੂ

ਲਿੰਗ ਅਧਾਰਿਤ ਹਿੰਸਾ ਦੇ ਵਿਰੁੱਧ ਜਾਗਰੂਕਤਾ ਸੈਮੀਨਾਰ ਦਾ ਆਯੋਜਨ



ਕੋਵਲ ਫਿਲਮ ਕੇਂਦਰ ਨਿਰਮਾਣ/30 ਨਵੰਬਰ : ਗੁਰਦੇਵ ਸਿੰਘ ਲੋਧੀ ਨੇ ਸਮਾਗਮ ਵਿਖੇ ਸ਼ਹਿਦ ਤੋਂ ਵੀ ਮਿੱਠੀ ਪੰਜਾਬੀ ਮਾਂ ਬੋਲੀ ਦਾ ਕੋਈ ਮੁਕਾਬਲਾ ਨਹੀਂ : ਚੇਅਰਮੈਨ ਕੁਲਵੰਤ ਸੰਧੂ

ਕੋਵਲ ਫਿਲਮ ਕੇਂਦਰ ਨਿਰਮਾਣ/30 ਨਵੰਬਰ : ਗੁਰਦੇਵ ਸਿੰਘ ਲੋਧੀ ਨੇ ਸਮਾਗਮ ਵਿਖੇ ਸ਼ਹਿਦ ਤੋਂ ਵੀ ਮਿੱਠੀ ਪੰਜਾਬੀ ਮਾਂ ਬੋਲੀ ਦਾ ਕੋਈ ਮੁਕਾਬਲਾ ਨਹੀਂ : ਚੇਅਰਮੈਨ ਕੁਲਵੰਤ ਸੰਧੂ

ਆਮ ਲੋਕਾਂ ਦੀਆਂ ਸ਼ਿਕਾਇਤਾਂ ਸਬੰਧੀ ਅੱਜ ਲੱਗੇਗਾ ਕੈਂਪ

ਸਮਾਜ ਸੇਵਾ ਨਿਗਮ/30 ਨਵੰਬਰ : ਆਮ ਲੋਕਾਂ ਦੀਆਂ ਸ਼ਿਕਾਇਤਾਂ/ਸਿਕਾਇਤਾਂ ਸਬੰਧੀ ਕੈਂਪ ਲੱਗੇਗਾ

ਸਮਾਜ ਸੇਵਾ ਨਿਗਮ/30 ਨਵੰਬਰ : ਆਮ ਲੋਕਾਂ ਦੀਆਂ ਸ਼ਿਕਾਇਤਾਂ/ਸਿਕਾਇਤਾਂ ਸਬੰਧੀ ਕੈਂਪ ਲੱਗੇਗਾ

ਸਮਾਜ ਸੇਵਾ ਨਿਗਮ/30 ਨਵੰਬਰ : ਆਮ ਲੋਕਾਂ ਦੀਆਂ ਸ਼ਿਕਾਇਤਾਂ/ਸਿਕਾਇਤਾਂ ਸਬੰਧੀ ਕੈਂਪ ਲੱਗੇਗਾ

ਸਮਾਜ ਸੇਵਾ ਨਿਗਮ/30 ਨਵੰਬਰ : ਆਮ ਲੋਕਾਂ ਦੀਆਂ ਸ਼ਿਕਾਇਤਾਂ/ਸਿਕਾਇਤਾਂ ਸਬੰਧੀ ਕੈਂਪ ਲੱਗੇਗਾ

ਸਮਾਜ ਸੇਵਾ ਨਿਗਮ/30 ਨਵੰਬਰ : ਆਮ ਲੋਕਾਂ ਦੀਆਂ ਸ਼ਿਕਾਇਤਾਂ/ਸਿਕਾਇਤਾਂ ਸਬੰਧੀ ਕੈਂਪ ਲੱਗੇਗਾ

ਸਮਾਜ ਸੇਵਾ ਨਿਗਮ/30 ਨਵੰਬਰ : ਆਮ ਲੋਕਾਂ ਦੀਆਂ ਸ਼ਿਕਾਇਤਾਂ/ਸਿਕਾਇਤਾਂ ਸਬੰਧੀ ਕੈਂਪ ਲੱਗੇਗਾ

ਸਮਾਜ ਸੇਵਾ ਨਿਗਮ/30 ਨਵੰਬਰ : ਆਮ ਲੋਕਾਂ ਦੀਆਂ ਸ਼ਿਕਾਇਤਾਂ/ਸਿਕਾਇਤਾਂ ਸਬੰਧੀ ਕੈਂਪ ਲੱਗੇਗਾ

ਬਹੁਤ ਕੌਲਿਸ ਤੇ ਸਬ-ਤਹਿਸੀਲ ਦੀ ਕਾਰਗੁਜ਼ਾਰੀ 'ਤੇ ਲੱਗਾ ਸਵਾਲੀਆ ਚਿੰਨ੍ਹ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

ਸਾਅਲੀ ਐਨਓਸੀਜ਼ ਦੇ ਆਧਾਰ 'ਤੇ ਹੋਈਆਂ ਰਜਿਸਟਰੀਆਂ

PUBLIC NOTICE: In brought to the notice of the public at large that the...

ਲੱਠਿਆਂ ਤੇ ਗਵਾਹਿਆਂ: ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਮੁੱਖ ਅਧਿਕਾਰੀਆਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਮੁੱਖ ਅਧਿਕਾਰੀਆਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਮੁੱਖ ਅਧਿਕਾਰੀਆਂ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

MUTHOOF FINCORP LTD. ਸੇਵਾਵਾਂ ਬਾਰੇ ਜਾਣਕਾਰੀ...

ਸਟੀਲ ਇੰਡੀਆ ਵੈਲੀਜ਼ ਲਿਮਿਟਿਡ: ਸੇਵਾਵਾਂ ਬਾਰੇ ਜਾਣਕਾਰੀ...

ਸਟੀਲ ਇੰਡੀਆ ਵੈਲੀਜ਼ ਲਿਮਿਟਿਡ: ਸੇਵਾਵਾਂ ਬਾਰੇ ਜਾਣਕਾਰੀ...

ਸਟੀਲ ਇੰਡੀਆ ਵੈਲੀਜ਼ ਲਿਮਿਟਿਡ: ਸੇਵਾਵਾਂ ਬਾਰੇ ਜਾਣਕਾਰੀ...

ਸਟੀਲ ਇੰਡੀਆ ਵੈਲੀਜ਼ ਲਿਮਿਟਿਡ: ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...

ਸਮਾਜ ਸੇਵਾ ਨਿਗਮ ਦੀਆਂ ਸੇਵਾਵਾਂ ਬਾਰੇ ਜਾਣਕਾਰੀ...